



# Chaman Lal Setia Exports Ltd.

(A Govt. Recognised Star Export House)  
Regd. Office : Meerankot Road, P. O. Central Jail,  
Ajnala Road, Amritsar-143002 India  
Tel : 91-183-2590318, 91-183- 2592708  
Facsimile : 91-183-2590453, 91-184-2291067  
E. Mail : [setiarice@yahoo.com](mailto:setiarice@yahoo.com), [clsetia@rediffmail.com](mailto:clsetia@rediffmail.com)  
CIN No. : L51909PB1994PLCO15083

An ISO 22000 : 2005  
Certified Co.

27.05.2023

To

The Manager,  
Bombay Stock Exchange Limited  
Floor 25, P.J. Towers  
Dalal Street  
Mumbai-400001

The Manager,  
National Stock Exchange of India Limited  
"Exchange Plaza" Plot No. C/1, G. Block  
Bandra-Kurla Complex, Bandra (E)  
Mumbai – 400051

Scrip Code: 530307

Symbol: - CLSEL Series: EQ

Ref :- Chaman Lal Setia Exports Ltd. ("the Company")

Sub: Newspaper Publication of financial results for the quarter and year ended 31.03.2023

Dear Sir,

Please find enclosed herewith copies of the newspaper advertisement published in Economic Times and Nawan zamana pertaining to Audited Financial Results of the Company for the quarter and year ended 31st March, 2023.

This is for your information and record please.

Yours Faithfully,

For Chaman Lal Setia Exports Ltd.

(Kanika Nevatia)

Company Secretary

ACS:- 29680

Encl :- As above

**RICE MILLS**  
Kaithal Road,  
Karnal.  
Tel : 0184-2990758

Visit us at :  
[www.clsetl.in](http://www.clsetl.in)

**RICE MILLS**  
Meeran Kot Road,  
P. O. Central Jail, Amritsar.  
Tel : 0183-2590318, 0183-2592708



## Sun Pharma Reports ₹1,985 cr Profit in Q4



### Our Bureau

**Mumbai:** Sun Pharma, India's largest drugmaker, on Friday reported ₹1,985 crore net profit in Q4FY23, led by an improvement in global specialty drug sales, along with strong sales momentum in domestic formulation and emerging markets.

The company reported a net loss ₹2,277 crore in the corresponding quarter of the previous year.

Excluding the exceptional items, adjusted net profit for Q4FY23 was ₹2,156 crore.

Gross revenue rose 14.3% year-on-year (YoY) to ₹10,726 crore million, growth in Q4FY23.

Earnings before interest, tax, depreciation and amortisation (Ebitda) grew 19.7% YoY to ₹2,802 crore, while the Ebitda margin improved 80 basis points to 25.6%.

Global specialty drug sales were ₹244 million, including a ₹6.8 million milestone received in the quarter. Ex-milestone, the specialty sales were up 28% YoY.

Formulation sales in the US were ₹430 million, up 10.5% over the fourth quarter of the previous year, accounting around 33% of total consolidated sales.

Sales of formulations in India rose 8.7% to ₹3,364 crore, also accounting for about 31% of total sales. Excluding Covid-related product sales in the previous year, sales growth for the first nine months of this fiscal year was 10.2%.

Sun Pharma holds an 8.3% market share in the over ₹1.85 lakh crore Indian pharmaceutical market, as per an AWACS MAT March-2023 report.

In the third fiscal quarter, the company launched 26 products in the Indian market.

Formulation sales in emerging markets were ₹221 million for the past quarter, 7.5% higher from a year earlier and accounting for about 17% of total sales.

The rest-of-the-world markets that account 17%, grew 7.4% to \$191 million in Q4FY23. R&D investments stood at ₹666 crore in Q4FY23, representing about 6.2% of sales.

"Several of our businesses including specialty, India and emerging markets have continued to progress well," said Dilip Shanghvi, managing director of Sun Pharma.

## Grasim Consolidated Sales at All-time High in March Quarter

Adjusted net profit falls 4% on year to ₹1,369 crore

### Our Bureau

**Mumbai:** Grasim Industries Ltd, on Friday, reported a robust 16% year-on-year growth in its consolidated revenues for the March quarter at ₹33,462 crore -- an all-time high -- helped by a strong performance in its key subsidiaries.

The Aditya Birla group company's consolidated earnings before interest, tax, depreciation and amortization, though, grew only 5% on year at ₹4,873 crore, impacted by weaker realisations in some of its standalone businesses. Consolidated operating margins fell 200 basis points on year to 14%.

The adjusted net profit, on a consolidated basis, fell 4% on year to ₹1,369 crore. The adjusted profit is net of exceptional items, discontinuing operations, and tax writebacks for a like-to-like comparison.

Grasim Industries has viscose staple fibre and viscose filament yarn, chlor-alkali, epoxy polymers, and niche textiles among its standalone businesses. It also has a 57.27% in UltraTech Cement, 54.15% stake in Aditya Birla Capital and 100% stake in Aditya Birla Renewables.

In 2022-23 (Apr-Mar), the standalone business contributed to 23% of the consolidated sales, while operating profit from the standalone business was 24% of the consolidated operating profit.

Revenues from the standalone business grew 4% on year in the March quarter to ₹6,646 crore, but operating profit slumped 35% on year to ₹542 crore. Operating margins in the standalone business fell 500 basis points on year to 8%.

The adjusted profit from the standalone business slumped 74% on year to ₹94 crore. Net profit in the standalone business was



impacted by weaker realisations in the chemicals business and continued global weakness in the viscose staple fibre business.

The company spent a total of ₹4,307 crore on capital expenditure in 2022-23 (Apr-Mar), of which ₹1,734 crore was spent in the March quarter.

For its paints business, the company has spent a total of ₹2,592 crore, which is about a fourth of its planned capital expenditure for the business. The construction of six plants is progressing as planned, and the company plans to commercially launch its paints business in phases from the March quarter in 2023-24 (Apr-Mar).

Grasim Industries announced a dividend of 10 rupees per share.

Its shares closed at ₹1,685.10 on the National Stock Exchange, down 1% from the previous close. The company announced its earnings during market hours.



asianpaints

**Asian Paints Limited**  
CIN: L24220MH1945PLC004598  
**Registered Office:** 6A, Shantinagar, Santacruz (East), Mumbai - 400 055  
**Tel. No.:** (022) 6218 1000  
**Website:** [www.asianpaints.com](http://www.asianpaints.com)  
**Email:** [investor.relations@asianpaints.com](mailto:investor.relations@asianpaints.com)

### INFORMATION REGARDING 77<sup>TH</sup> ANNUAL GENERAL MEETING TO BE HELD THROUGH VIDEO CONFERENCE ("VC") / OTHER AUDIO VISUAL MEANS ("OAVM")

#### Annual General Meeting:

Shareholders may note that the 77<sup>th</sup> Annual General Meeting ("AGM") of the Company will be held through VC/OAVM on Tuesday, 27<sup>th</sup> June, 2023 at 11.00 a.m. (IST), in compliance with all the applicable provisions of the Companies Act, 2013 and Rules issued thereunder and the Securities and Exchange Board of India ("SEBI") (Listing Obligations and Disclosure Requirements) Regulations, 2015 read with General Circular Nos. 20/2020 dated 5<sup>th</sup> May, 2020, 10/2022 dated 28<sup>th</sup> December, 2022 issued by the Ministry of Corporate Affairs ("MCA") and Circular Nos. SEBI/HO/CFD/CMD2/CIR/P/2022/62 dated 13<sup>th</sup> May, 2022, SEBI/HO/CFD/PoD-2/P/CIR/2023/4 dated 5<sup>th</sup> January, 2023 issued by SEBI, alongwith other applicable Circulars issued in this regard by the MCA and SEBI, to transact the business that will be set forth in the Notice of the AGM.

In compliance with the above Circulars, the Company will be sending electronic copies of the Notice of the AGM and Integrated Annual Report for the financial year 2022-23 to all the shareholders whose email addresses are registered with the Company/Registrar and Share Transfer Agent/Depository Participant(s) ("DP"). The Notice of the 77<sup>th</sup> AGM and Integrated Annual Report for the financial year 2022-23 will also be made available on the Company's website [www.asianpaints.com](http://www.asianpaints.com), on the website of Stock Exchanges where the equity shares of the Company are listed, BSE Limited at [www.bseindia.com](http://www.bseindia.com), National Stock Exchange of India Limited at [www.nseindia.com](http://www.nseindia.com) and on the website of National Securities Depository Limited ("NSDL") at [www.evoting.nsdl.com](http://www.evoting.nsdl.com).

#### Voting Information:

Remote e-Voting facility ("remote e-Voting") is provided to the shareholders to cast their votes on resolutions which are set out in the Notice of the AGM. Shareholders have the option to either cast their vote using the remote e-Voting facility prior to the AGM or e-Voting during the AGM. Detailed instructions for remote e-Voting/e-Voting during the AGM will be provided in the Notice of the AGM to the shareholders of the Company.

In case of any queries, you may refer the Frequently Asked Questions ("FAQs") for shareholders and e-voting user manual for shareholders available at the download section of [www.evoting.nsdl.com](http://www.evoting.nsdl.com) or call on nos.: 022 - 4886 7000 and 022 - 2499 7000 or send a request to Mr. Amit Vishal, Assistant Vice President, NSDL or Ms. Pallavi Mhatre, Senior Manager, NSDL at [evoting@nsdl.co.in](mailto:evoting@nsdl.co.in).

#### Payment of final dividend:

Shareholders may note that the Board of Directors of the Company at their meeting held on Thursday, 11<sup>th</sup> May, 2023 have approved and recommended payment of final dividend of Rs. 21.25 (Rupees twenty-one and paise twenty-five only) ("final dividend") per equity share of face value of Re.1 (Rupee one) each for the financial year ended 31<sup>st</sup> March, 2023, subject to approval of shareholders at this ensuing AGM. The final dividend, if approved, by the shareholders will be paid on or after Friday, 30<sup>th</sup> June, 2023, to the shareholders whose names appears in the Register of Members or Register of Beneficial Owners, as the case may be, as on the Record Date i.e. Friday, 9<sup>th</sup> June, 2023.

The final dividend will be paid electronically through various online transfer modes to those shareholders who have updated their bank account details. For shareholders who have not updated their bank account details, dividend warrants/demand drafts will be sent to their registered address in due course.

As shareholders may be aware, as per the Income Tax Act, 1961 ("IT Act"), as amended by the Finance Act, 2020, dividends paid or distributed by the Company after 1<sup>st</sup> April 2020, shall be taxable in the hands of the shareholders and the Company shall be required to deduct tax at source ("TDS") at the prescribed rates from the dividend, subject to approval of shareholders at this ensuing AGM. The TDS rate would vary depending on the residential status of the shareholders and the documents submitted by them and accepted by the Company.

In this regard, a separate email communication was sent to the shareholders on Friday, 12<sup>th</sup> May, 2023 informing them the relevant procedure to be adopted by them/documents to be submitted for availing the applicable tax rate. The said communication along with the detailed tax rates, exemption forms and other documents required for availing the applicable tax rates are available on the Company's website at <https://www.asianpaints.com/TDSExemptionForms.html>.

Shareholders are requested to submit the documents in accordance with the applicable provisions of the IT Act.

#### Registration of email and updation of bank account:

Shareholders who wish to register their email address and/or update bank account mandate for receipt of dividend are requested to follow the below instructions:

- For shares held in electronic form: Register/Update the details in your demat account, as per the process advised by your DP; and
- For shares held in physical form: Register/Update the details in the prescribed Form ISR-1 with Registrar and Share Transfer Agent of the Company, TSR Consultants Private Limited ("TSR"). Pursuant to the SEBI Circular No. SEBI/HO/MIRSD/MIRSD-PoD-1/P/CIR/2023/37 dated 16<sup>th</sup> March, 2023, the Company has sent letters to the shareholders holding shares in physical form to furnish the KYC details which are not registered in their respective folios.

Further, the shareholders can also access the relevant forms on the Company's website at <https://www.asianpaints.com/ShareholderServiceRequest.html>.

Alternatively, you may register your email address with TSR on a temporary basis to ensure the receipt of Integrated Annual Report for the financial year 2022-23 by visiting the link: [https://tclp.linkintime.co.in/EmailReg/Email\\_Register.html](https://tclp.linkintime.co.in/EmailReg/Email_Register.html) on or before Monday, 19<sup>th</sup> June, 2023.

The above information is being issued for the information and benefit of all the shareholders of the Company and is in compliance with the applicable MCA and SEBI Circular(s).

The shareholders may contact the Company's Registrar and Share Transfer Agent at:

**TSR Consultants Private Limited**  
C-101, 1<sup>st</sup> Floor, 247 Park, Lal Bahadur Shastri Marg, Vikhroli (West), Mumbai - 400 083, Maharashtra, India  
**Tel. No.:** +91 810 811 8484  
**Toll Free No.:** 1800 2100 124 (Exclusive for Asian Paints shareholders)  
**Email:** [csq-unit@tclpindia.co.in](mailto:csq-unit@tclpindia.co.in)  
**Website:** [www.tclpindia.co.in](http://www.tclpindia.co.in)

For ASIAN PAINTS LIMITED

Date : 26<sup>th</sup> May, 2023  
Place: Mumbai

Sd/-  
R J JEYAMURUGAN  
CFO & COMPANY SECRETARY

## M&M Reports Record Profit for FY23

### Our Bureau

**Mumbai:** Mahindra and Mahindra on Friday reported record profit for fiscal year 2023 on the back of robust sport utility vehicle (SUV) and tractor sales and stemming of cash outflows from loss-making units.

The company reported a consolidated profit of ₹10,282 crore after exceptional items, a surge of 56% over the preceding year. Revenues grew by 34% to ₹1.21 lakh crore.

The company also outlined a new strategy for the coming five years with a focus on capitalizing on its market leadership in segments like SUVs, tractors and pickup trucks while scaling its growth-phase businesses five-fold during this period.

During FY23, at a standalone level, the maker of SUVs and tractors saw its profit grow 34% to ₹6,549 crore after exceptional items. Revenue grew by 47% to ₹84,960 crore.

Meanwhile, for the March quarter, the company reported a standalone profit of ₹1,549 after exceptional items, higher 22% on-year. Revenue improved 31% to ₹22,571 crore.

The improvement in financials was led by the company's automotive segment, where revenue surged 63% on-year to ₹58,511 crore, on the back of multiple successful launches. The profit before interest and tax (PBIT) for the automo-

tive segment almost tripled to ₹3,750 in FY23.

The company has an outstanding orderbook of almost 300,000 units, resulting in waiting periods of over a year for some popular models. The cancellation rate of bookings has been around 8%, the company said.

The margins in the automotive segment have also improved to 7.3% during the March quarter, the highest since FY19, when the company logged margins of 7.8% for its auto division.

In the farm machinery segment, the company reported a 29% year-on-year growth in revenue to ₹5,584 for the March quarter. PBIT improved 38% on-year to ₹932 during the quarter. Margins for the segment during the quarter at 16.7% was again the highest since FY23, when the segment had clocked 19.3% margin.

Looking forward, the company said that it does not see El Nino as a concern. Citing data for the past 50 years, the company said that there was no co-relation between El Nino events and farm equipment sales.

The company also declared a dividend of ₹16.25 per share. M&M stock ended the day 0.34% higher at ₹1,281.85 compared to a 1.02% surge in benchmark Sensex.

## FIIs Keen to Offload Stake in Aster DM Health for \$300m

### Our Bureau

**Bengaluru:** Foreign institutional investors (FIIs) in Aster DM Healthcare, the listed Indian arm controlled by the UAE-based hospital conglomerate by the same name, are reportedly looking to offload 30% of their stake in the Indian healthcare business for about \$300 million.

The investors in the Bengaluru-headquartered hospital chain are in talks with private equity fund KKR and hospital chain Max Healthcare Institute, reports said.

The UAE-based promoters own 41.88% and FIIs 38.63% in the company. As per the reports, Aster's investors Olympus Capital, which has a 19% stake and Mauritius-based investment firm Rimco, with a 12% stake, are considering the sale.

Aster DM Healthcare reported a 24% year-on-year fall in profit in its fourth quarter earnings for 2022-23 on Friday. For the full year, the decline in profit was 19.2%. The company attributed the decline to the launch of five new hospitals across the Gulf Cooperation Council countries and India.

Revenue from operations for the full fiscal, however, grew 16% to ₹11,933 crore. For the fourth quarter, operational revenue went up 20% year-on-year to ₹3,262 crore. For the company's Indian segment, full-year revenue increased 25% to ₹2,983 crore. The fourth quarter revenue went up 32% to ₹804 crore. The company, which has presence in Kerala, Karnataka, Maharashtra, Andhra Pradesh and Telangana, increased its total bed capacity in India to 4,317 from 3,905 last year.

GOVERNMENT OF HARYANA CORRIGENDUM					
Sr. No.	NAME OF BOARD CORP./AUTH	OLD REFERENCE/NIT NO.	NATURE OF CORRIGENDUM	WEBSITE OF THE BOARD CORP./AUTH	NODAL OFFICER/CONTACT DETAILS/EMAIL
1	UHBVN	NIT NO-31/CE/COMML/PKL/PANCHKULA/B-19	FLOATING NIT FOR CARRYING OUT OPERATION AND MAINTENANCE OF 33KV, 11KV LINES AND LT NETWORK IN SPECIFIC AREAS OF UHBVN PANCHKULA TENDER EXTENDED UP TO 08.06.2023 AT 15:00 HOURS	<a href="http://www.uhbvn.org.in">www.uhbvn.org.in</a>	01722524232 <a href="mailto:cecommercial@uhbvn.org.in">cecommercial@uhbvn.org.in</a>
2	UHBVN	RFS NO 106/HPPC/SOLAR/TP-II/500MW DATED 17.04.2023	FOR PROCUREMENT OF 500 MW SOLAR POWER ON LONG TERM BASIS. EXTENSION IN CHANGE IN TIMELINE FOR SUBMISSION OF BID & BID CLARIFICATION. START TIME: 17.04.2023 AT 17:00 HRS LAST TIME: 08.06.2023 AT 15:00 HRS.	<a href="http://www.uhbvn.org.in">www.uhbvn.org.in</a>	902397477 <a href="mailto:cehpc@uhbvn.org.in">cehpc@uhbvn.org.in</a>
3	UHBVN	NIT NO 30/CE/COMML/PKL/JHAJJAR/B-18	FLOATING NIT FOR CARRYING OUT OPERATION AND MAINTENANCE OF 33KV, 11KV AND LT NETWORK IN SPECIFIC AREAS OF UHBVN JHAJJAR TENDER EXTENDED UP TO 08.06.2023 AT 15:00 HOURS	<a href="http://www.uhbvn.org.in">www.uhbvn.org.in</a>	01722524232 <a href="mailto:cecommercial@uhbvn.org.in">cecommercial@uhbvn.org.in</a>
4	UHBVN	NIT NO 29/CE/COMML/PKL/KARNALI/B-17	FLOATING NIT FOR CARRYING OUT OPERATION AND MAINTENANCE OF 33KV, 11KV AND LT NETWORK IN SPECIFIC AREAS OF UHBVN KARNALI TENDER EXTENDED UP TO 08.06.2023 AT 15:00 HOURS	<a href="http://www.uhbvn.org.in">www.uhbvn.org.in</a>	01722524232 <a href="mailto:cecommercial@uhbvn.org.in">cecommercial@uhbvn.org.in</a>
5	UHBVN	NIT NO 28/CE/COMML/PKL/SONIPAT/B-16	FLOATING NIT FOR CARRYING OUT OPERATION AND MAINTENANCE OF 33KV, 11KV AND LT NETWORK IN SPECIFIC AREAS OF UHBVN SONIPAT TENDER EXTENDED UP TO 08.06.2023 AT 15:00 HOURS	<a href="http://www.uhbvn.org.in">www.uhbvn.org.in</a>	01722524232 <a href="mailto:cecommercial@uhbvn.org.in">cecommercial@uhbvn.org.in</a>
6	UHBVN	NIT NO-27/CE/COMML/PKL/PANIPAT/B-15	FLOATING NIT FOR CARRYING OUT OPERATION AND MAINTENANCE OF 33KV, 11KV AND LT NETWORK IN SPECIFIC AREAS OF UHBVN PANIPAT TENDER EXTENDED UP TO 08.06.2023 AT 15:00 HOURS	<a href="http://www.uhbvn.org.in">www.uhbvn.org.in</a>	01722524232 <a href="mailto:cecommercial@uhbvn.org.in">cecommercial@uhbvn.org.in</a>
7	UHBVN	NIT NO -26/CE/COMML/PKL/ROHTAK/B-14	FLOATING NIT FOR CARRYING OUT OPERATION AND MAINTENANCE OF 33KV, 11KV AND LT NETWORK IN SPECIFIC AREAS OF UHBVN ROHTAK TENDER EXTENDED UP TO 08.06.2023 AT 15:00 HOURS	<a href="http://www.uhbvn.org.in">www.uhbvn.org.in</a>	01722524232 <a href="mailto:cecommercial@uhbvn.org.in">cecommercial@uhbvn.org.in</a>
8	UHBVN	NIT NO 32/CE/COMML/PKL/YAMUNA NAGAR/B-20	FLOATING NIT FOR CARRYING OUT OPERATION AND MAINTENANCE OF 33KV, 11KV LINES AND LT NETWORK IN SPECIFIC AREAS OF UHBVN YAMUNANAGAR TENDER EXTENDED UP TO 08.06.2023 AT 15:00 HOURS	<a href="http://www.uhbvn.org.in">www.uhbvn.org.in</a>	01722524232 <a href="mailto:cecommercial@uhbvn.org.in">cecommercial@uhbvn.org.in</a>

FOR FURTHER INFORMATION KINDLY VISIT : [www.haryanaeprocurement.gov.in](http://www.haryanaeprocurement.gov.in) or [www.etenders.hry.nic.in](http://www.etenders.hry.nic.in)

RO 18161



We Care For Each Grain

Online Available at -   

[www.maharanirice.in](http://www.maharanirice.in)

## EXTRACT OF STANDALONE AUDITED FINANCIAL RESULTS FOR THE QUARTER AND FOR THE YEAR ENDED ON 31ST MARCH, 2023

(Rs. In lakhs except EPS data)						
Sr. No.	Particulars	Quarter Ended	Quarter Ended	Quarter Ended	Year Ended	Year Ended
		31.03.2023	31.12.2022	31.03.2022	31.03.2023	31.03.2022
		(Audited)	(Un-Audited)	(Audited)	(Audited)	(Audited)
1.	Total Income from Operations (net)	35716.90	35388.78	30962.48	138734.63	93249.03
2.	Net Profit for the period (before Tax, Exceptional and/or Extraordinary items)	5018.24	5013.32	3009.84	15720.04	8704.54
3.	Net Profit for the period before Tax, (after Exceptional and/or Extraordinary items)	5018.24	5013.32	3009.84	15720.04	8704.54
4.	Net Profit for the period after Tax, (after Exceptional and/or Extraordinary items)	3773.94	3746.14	2248.34	11766.79	6497.79
5.	Total comprehensive income for the period	3773.94	3746.14	2248.34	11766.79	6497.79
6.	Equity Share Capital	1034.67	1034.67	1034.67	1034.67	1034.67
7.	Reserves (excluding Revaluation Reserve)				59811.01	39920.55
8.	Earnings Per Share (of Rs. 2/- each) (for continuing and discontinued operations)*					
	Basic:	7.33	7.23	4.35	22.76	12.57
	Diluted:	7.33	7.23	4.35	22.76	12.57

The above is an extract of the detailed format of Statement of Standalone Audited Financial Results for the Fourth Quarter and Year ended 31.03.2023 filed with Stock Exchanges (BSE & NSE) under Regulation 33 of the SEBI (Listing Obligations and Disclosure Requirements) Regulations, 2015 as amended. The full format of Statement of Standalone Audited Financial Results for the fourth quarter & Year ended 31.03.2023 are available on the Stock Exchanges website at BSE ([www.bseindia.com](http://www.bseindia.com)) and NSE ([www.nseindia.com](http://www.nseindia.com)) as well as on the Company's Website at ([www.csls.in](http://www.csls.in)).

The Board of Directors has recommended payment of final dividend @ 50% i.e. Rs. 1/- per equity share for the year ended 31.03.2023 subject to approval of shareholders in upcoming Annual General Meeting.

For CHAMAN LAL SETIA EXPORTS LTD.  
(RAJEEV SETIA)

Joint Managing Director & CFO  
(DIN. 01125921)

**CHAMAN LAL SETIA EXPORTS LTD.**  
(A Govt. Recognised Star Export House) CIN:- L51909PB1994PLC015083



Regd. Office: Meerankot Road, P.O. Central Jail, Ajnala Road, AMRITSAR-143002 (INDIA)  
Corpt. Office: 472, Udyog Vihar Phase 3, Gurugram RICE MILLS: Karnal - Kaithal Road| Gujarat - Gandhidham  
Ph: +91 124 4745900 E-mail: [clsetia@rediffmail.com](mailto:clsetia@rediffmail.com) Website: [www.csls.in](http://www.csls.in), [www.maharanirice.in](http://www.maharanirice.in)

### NORTH EASTERN RAILWAY

E-Tendering Tender Notice No.: 23/2023

Divisional Railway Manager (Engg.) North Eastern Railway Izatnagar for and behalf of president of India invites "OPEN" e-tender through on Line (E-Tendering) for the following work:

S.No.-1, Description of works: Water flow meter at 10 NGT station (Rudrapur City, Kathgodam, Lalkuan, Haldwani, Kashipur, Kannauj, Kasganj Jn. Bareilly City, Pilibhit and Farukhabad Jn.) for the assessment of water consumption at Extracting and Discharge points under 1% ERW work of IZN Division for 2022-23. Approx. Value (Rs.): ₹ 8.18,100/-, E.M.D. Money (Rs): ₹ 16,400/-, Cost of Tender Forms (Rs): Nil, Completion time/Period from the date of issue of acceptance letter: 02 Months. S.No.-2, Description of works: Provision of VSS (Video surveillance system) room at (Rudrapur City, Kashipur, Kathgodam, Lalkuan, Haldwani, Pilibhit and Tanakpur station) under the jurisdiction of DEN/IZN. Approx. Value (Rs.): ₹ 49,99,919.58, E.M.D. Money (Rs): ₹ 1,00,000/-, Cost of Tender Forms (Rs): Nil, Completion time/Period from the date of issue of acceptance letter: 06 Months.

(1) On line e-tender can be submitted up to 15:00 hrs. of dated 15-06-2023.

(2) For Full details and submission of bid please see the Indian Railways IRPS website [www.irps.gov.in](http://www.irps.gov.in)

Divisional Railway Manager (Engg.) CPWD/W-105 Izatnagar

About any passenger amenity complaint SMS on Mob. No.: 09794845955

Never travel on roof and foot boards.

**EAST CENTRAL RAILWAY**

### TENDER NOTICE

No. DNR/S&T/Tender/2023-24/2 Danapur, 25.05.2023. Divisional Railway

Manager (Signal & Telecom), East Central Railway, Danapur Division, for and on behalf of President of India invites tenders on web portal [www.irps.gov.in](http://www.irps.gov.in) for the following work:

1. Name of work with its location: Telecom work in connection with implementation of HMIS at 08 Nos of Health Units location (BKP, BXR, JAJ, KEU, MKA, NWD, Digha & Patna) in Danapur Division along with Rehabilitation and restoration of damaged CCTV and video wall display system at stations - ARA, LKR-WRH (Video wall only), TEA & DNR under Danapur division.

2. Approximate Cost of work: Rs. 9972256.42, 3. Bid Security: Rs. 199500.00

4. Last Date & Time of Submission: Up to 15.00 hrs. on 16.06.2023

5. Opening of tender: 15.30 hrs. on 16.06.2023

6. Website particulars where details of the work and criteria can be seen: [www.irps.gov](http://www.irps.gov.in)



